



ਬ੍ਰੈਮਪਟਨ ਰੇਕ੍ਰੀਏਸ਼ਨ ਸੈਂਟਰਾਂ ਵਿਖੇ 1 ਸਤੰਬਰ ਤੋਂ ਵਿਅਕਤੀਗਤ ਪਤਝੜ ਪ੍ਰੋਗਰਾਮਿੰਗ ਲਈ ਰਜਿਸਟਰ ਕਰੋ

ਬ੍ਰੈਮਪਟਨ, ਓਨਟਾਰੀਓ (18 ਅਗਸਤ, 2021) – ਸਿਟੀ ਆਫ ਬ੍ਰੈਮਪਟਨ, ਕੋਵਿਡ-19 (COVID-19) ਦੇ ਸ਼ੁਰੂ ਹੋਣ ਤੋਂ ਬਾਅਦ, ਪਹਿਲੀ ਵਾਰ ਪਤਝੜ ਦੇ ਰਜਿਸਟਰਡ ਪ੍ਰੋਗਰਾਮਾਂ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਸ਼ੁਰੂ ਕਰ ਰਹੀ ਹੈ। ਇਹਨਾਂ ਵਾਸਤੇ ਰਜਿਸਟਰੇਸ਼ਨ 1 ਸਤੰਬਰ ਤੋਂ ਹੋਵੇਗੀ ਅਤੇ ਪ੍ਰੋਗਰਾਮ, 20 ਸਤੰਬਰ ਤੋਂ ਸ਼ੁਰੂ ਹੋਣਗੇ।

ਪ੍ਰੋਗਰਾਮ, 28 ਸਤੰਬਰ ਤੋਂ ਸ਼ੁਰੂ ਕਰਦੇ ਹੋਏ, www.brampton.ca/recreation ਤੇ ਔਨਲਾਈਨ ਦੇਖਣ ਲਈ ਉਪਲਬਧ ਹੋਣਗੇ। ਉਪਲਬਧ ਪ੍ਰੋਗਰਾਮਾਂ ਵਿੱਚ ਸ਼ਾਮਲ ਹਨ, ਤੈਰਾਕੀ ਅਤੇ ਸਕੇਟਿੰਗ ਕਲਾਸਾਂ, ਜਿਮਨਾਸਟਿਕ, ਖੇਡਾਂ ਖੇਡਣਾ ਸਿੱਖਣ ਦੇ ਪ੍ਰੋਗਰਾਮ! ਇਸ ਸਾਲ, ਬ੍ਰੈਮਪਟਨ ਰੇਕ੍ਰੀਏਸ਼ਨ (Brampton Recreation) ਪਤਝੜ ਦੇ ਰਜਿਸਟਰਡ ਪ੍ਰੋਗਰਾਮਾਂ ਲਈ ਦੋ ਛੋਟੇ ਸੈਸ਼ਨ ਚਲਾਵੇਗਾ। ਇੱਕ ਸੈਸ਼ਨ 20 ਸਤੰਬਰ ਤੋਂ 7 ਨਵੰਬਰ ਤੱਕ ਅਤੇ ਦੂਜਾ 8 ਨਵੰਬਰ ਤੋਂ 19 ਦਸੰਬਰ ਤੱਕ ਹੋਵੇਗਾ।

ਰਜਿਸਟਰੇਸ਼ਨ

1 ਸਤੰਬਰ ਤੋਂ ਸ਼ੁਰੂ ਕਰਦੇ ਹੋਏ ਰਜਿਸਟਰ ਕਰਨ ਲਈ, 311 ਤੇ ਫੋਨ ਕਰੋ ਜਾਂ [ਔਨਲਾਈਨ ਬ੍ਰੈਮਪਟਨ ਰੇਕ੍ਰੀਏਸ਼ਨ ਤੇ ਜਾਓ \(visit Brampton Recreation online\)](#)।

ਲੋਕ, ਮੌਜੂਦਾ ਜਾਂ ਨਵਾਂ ਸਿਟੀ ਆਫ ਬ੍ਰੈਮਪਟਨ ਰੇਕ੍ਰੀਏਸ਼ਨ ਰਜਿਸਟਰੇਸ਼ਨ ਖਾਤਾ ਵਰਤਦੇ ਹੋਏ ਰਜਿਸਟਰ ਕਰ ਸਕਦੇ ਹਨ। ਵਰਤੋਂਕਾਰਾਂ ਨੂੰ [ਇੱਕ ਨਵਾਂ ਖਾਤਾ ਸੈੱਟ ਅੱਪ ਕਰਨਾ \(set up a new account\)](#), [ਕੋਰਸ ਲਈ ਰਜਿਸਟਰ ਕਰਨਾ \(register for a course\)](#), [ਮੈਂਬਰਸ਼ਿਪ ਖਰੀਦਣਾ \(buy a membership\)](#) ਅਤੇ [ਹੋਰ \(more\)](#) ਚੀਜ਼ਾਂ ਬਾਰੇ ਗਾਈਡ ਕਰਨ ਲਈ, ਕਿਵੇਂ-ਕਰੋ ਟਿਊਟੋਰੀਅਲ ਉਪਲਬਧ ਹਨ। ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਹਾਇਤਾ ਲਈ ਸਾਡੀ ਟੀਮ ਨੂੰ recreation@brampton.ca ਤੇ ਈਮੇਲ ਕਰੋ। ਵਿਕਲਪਿਕ ਤੌਰ ਤੇ, ਨਿਵਾਸੀਆਂ ਨੂੰ ਰਜਿਸਟਰੇਸ਼ਨ ਸਬੰਧੀ ਸਹਾਇਤਾ ਵਾਸਤੇ, 311 (ਜਾਂ ਜੇਕਰ ਬ੍ਰੈਮਪਟਨ ਦੇ ਬਾਹਰ ਰਹਿੰਦੇ ਹੋ ਤਾਂ 905.874.2000 ਤੇ) ਤੇ ਫੋਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਵਿਅਕਤੀਗਤ ਰਜਿਸਟਰੇਸ਼ਨ ਸਿਸਟਮ ਟ੍ਰੇਨਿੰਗ ਸੈਸ਼ਨ, ਪੂਰੇ ਸ਼ਹਿਰ ਵਿੱਚ 27 ਅਗਸਤ ਤੱਕ ਉਪਲਬਧ ਹਨ। ਨਿਵਾਸੀਆਂ ਨੂੰ, ਇਸ ਬਾਰੇ ਜਾਣਨ ਲਈ ਕਿ ਰਜਿਸਟਰੇਸ਼ਨ ਸਿਸਟਮ ਕਿਵੇਂ ਵਰਤਣਾ ਹੈ, ਸਵਾਲ ਪੁੱਛਣ ਅਤੇ ਭਵਿੱਖੀ ਹਵਾਲੇ ਲਈ ਉਪਯੋਗੀ ਸੁਝਾਅ ਲੈਣ ਵਾਸਤੇ, ਸਿਸਟਮ ਮਾਹਰ ਦੇ ਨਾਲ ਵਿਅਕਤੀਗਤ ਤੌਰ ਤੇ ਮੁਲਾਕਾਤ ਵਾਸਤੇ ਸਾਈਨ ਅੱਪ ਕਰਨ ਲਈ ਸੱਦਾ ਅਤੇ ਇਸਦੀ ਸਲਾਹ ਦਿੱਤੀ ਜਾਂਦੀ ਹੈ। ਰਿਜਰਵੇਸ਼ਨਸ [ਇੱਥੇ \(here\)](#) ਉਪਲਬਧ ਹਨ।

ਕੋਵਿਡ-19 ਤੋਂ ਸਿਹਤ ਅਤੇ ਸੁਰੱਖਿਆ ਸਬੰਧੀ ਉਪਾਅ

ਆਉਣ ਵਾਲਿਆਂ (ਵਿਜੀਟਰਾਂ), ਸਟਾਫ਼, ਅਤੇ ਕਮਿਊਨਿਟੀ ਦੀ ਸਿਹਤ, ਸਿਟੀ ਆਫ ਬ੍ਰੈਮਪਟਨ ਦੀ ਲਗਾਤਾਰ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਆਉਣ ਵਾਲਿਆਂ ਅਤੇ ਸਟਾਫ਼ ਨੂੰ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹਾਂ।



ਬ੍ਰੈਂਪਟਨ ਰੇਕ੍ਰੀਏਸ਼ਨ, ਰਿਸੈਪਸ਼ਨ ਖੇਤਰਾਂ ਵਿੱਚ ਘਟੀ ਹੋਈ ਕੈਪੇਸਿਟੀ, ਲਾਜ਼ਮੀ ਮਾਸਕ ਪਹਿਨਣ, ਸੁਰੱਖਿਆਤਮਕ ਬੈਰੀਅਰ ਲਗਾਉਣ ਨੂੰ ਲਾਗੂ ਕਰੇਗਾ। ਨਾਲ ਹੀ ਇਹ ਯਕੀਨੀ ਬਣਾਉਣ ਲਈ ਕਿ ਸਾਰੀਆਂ ਫੈਸਿਲਿਟੀਜ਼ ਅਤੇ ਪ੍ਰੋਗਰਾਮਾਂ ਵਿੱਚ ਓਨਟਾਰੀਓ ਸਰਕਾਰ (Government of Ontario) ਅਤੇ ਪੀਲ ਪਬਲਿਕ ਹੈਲਥ (Peel Public Health) ਦੇ ਸਿਹਤ ਅਤੇ ਸੁਰੱਖਿਆ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਹੋ ਰਹੀ ਹੈ, ਫਰਨੀਚਰ/ਉਪਕਰਨ ਨੂੰ ਦੁਬਾਰਾ ਸਥਾਪਤ ਕਰੇਗਾ। ਇਸ ਵਿੱਚ ਵਾਰ-ਵਾਰ ਛੂਹੇ ਜਾਣ ਵਾਲੇ ਹਿੱਸਿਆਂ ਦੀ ਸਫਾਈ, ਪੂਰੇ ਰੇਕ੍ਰੀਏਸ਼ਨ ਸੈਂਟਰਾਂ ਵਿੱਚ ਸੈਨੀਟਾਈਜ਼ਰ ਸਟੇਸ਼ਨ, ਸਫਾਈ ਦੀ ਜਾਂਚ ਕਰਨ ਲਈ ਵਚਨਬੱਧ ਸਟਾਫ਼ ਅਤੇ ਸਾਰੇ ਸਟਾਫ਼ ਲਈ ਕੋਵਿਡ-19 ਵਿਸ਼ੇਸ਼ ਟ੍ਰੇਨਿੰਗ ਵੀ ਸ਼ਾਮਲ ਹੈ।

-30-

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca